

ਤੁਰੰਤ ਰਿਲੀਜ਼ ਲਈ

## ਡਿਜੀਟਲ ਡੋਰ ਤੋ - ਹਰ ਦਰਵਾਜ਼ੇ ਦੇ ਪਿੱਛੇ ਦੀ ਕਹਾਣੀ ਜਾਣੋ!

ਬ੍ਰੈਂਪਟਨ, ਓਨਟੈਰੀਓ (21 ਸਤੰਬਰ, 2020) – ਸ਼ਨੀਵਾਰ, 26 ਸਤੰਬਰ ਤੋਂ ਸ਼ਨੀਵਾਰ, 31 ਅਕਤੂਬਰ ਤੱਕ, ਨਿਵਾਸੀ ਅਤੇ ਆਉਣ ਵਾਲੇ (ਵਿਜੀਟਰ), ਡਿਜੀਟਲ ਡੋਰਸ ਓਪਨ (Digital Doors Open) ਦੇ ਹਿੱਸੇ ਵਜੋਂ ਔਨਲਾਈਨ, ਆਪਣੇ ਖੁਦ ਦੇ ਘਰਾਂ ਵਿੱਚ ਹੀ ਅਰਾਮ ਨਾਲ, ਬ੍ਰੈਂਪਟਨ ਦੇ ਇਤਿਹਾਸ, ਵਿਰਸੇ ਅਤੇ ਬੇਜੋੜ ਸੱਭਿਆਚਾਰਕ ਥਾਵਾਂ ਦਾ ਅਨੁਭਵ ਕਰ ਸਕਦੇ ਹਨ।

ਸਿਟੀ ਆਫ ਬ੍ਰੈਂਪਟਨ ਨੇ, ਇਸ ਸਾਲ ਦੇ ਵਿਸਤ੍ਰਿਤ ਡੋਰਸ ਓਪਨ (Doors Open) ਲਈ ਇੱਕ ਔਨਲਾਈਨ ਹਬ (ਕੇਂਦਰ) ਤਿਆਰ ਕੀਤਾ ਹੈ। ਇਸ ਵਿੱਚ ਹੁਣ ਮਹੀਨੇ ਭਰ ਦੇ ਕਾਰਜਕਰਮ ਦੇ ਹਿੱਸੇ ਵਜੋਂ, ਪੂਰੇ ਸੂਬੇ ਵਿੱਚ 20 ਤੋਂ ਵੱਧ ਇਤਿਹਾਸਕ ਅਤੇ ਵਿਰਸੇ ਵਾਲੀਆਂ ਥਾਵਾਂ ਅਤੇ ਸਾਡੇ ਭਾਈਚਾਰੇ ਵਿੱਚ ਰੁਚੀ ਵਾਲੀਆਂ ਥਾਵਾਂ ਦੇ ਟੂਰ, ਵੀਡੀਓ ਅਤੇ ਫੋਟੋਆਂ ਸ਼ਾਮਲ ਹਨ। ਕਾਰਜਕਰਮ ਵਿੱਚ ਇਸ ਸਾਲ ਨਵੀਂ ਵਿਸ਼ੇਸ਼ਤਾ ਵਿੱਚ, ਬ੍ਰੈਂਪਟਨ ਦੇ ਕਲਾਕਾਰਾਂ ਦੇ ਨਾਲ ਔਨਲਾਈਨ, ਸਾਡੇ ਭਾਈਚਾਰੇ ਵਿੱਚ ਜਨਤਕ ਕਲਾ (ਪਬਲਿਕ ਆਰਟ) ਬਾਰੇ ਜਾਣੋ ਅਤੇ ਔਨਲਾਈਨ ਭੂਤਾਂ ਵਾਲੇ ਅਤੇ ਵਿਰਸੇ ਦੇ ਟੂਰ ਦੇਖੋ।

ਬ੍ਰੈਂਪਟਨ ਵਿੱਚ ਹਰ ਨੇਬਰਹੁੱਡ (ਗਵਾਂਢ) ਕੋਲ ਸੁਣਾਉਣ ਲਈ ਇੱਕ ਕਹਾਣੀ ਹੈ। ਸਾਡੇ ਸ਼ਹਿਰ ਦੇ ਜਨਤਕ ਕਲਾ ਦੇ ਸਮਾਰਕ ਦੇਖੋ, ਸਾਡੀਆਂ ਫਾਇਰ ਅਤੇ ਟ੍ਰਾਂਜ਼ਿਟ ਫੈਸਿਲਿਟੀਜ਼ ਬਾਰੇ ਜਾਣੋ ਅਤੇ ਅਲਡਰਲੀ ਇਸਟੇਟ (Alderlea Estate), ਗ੍ਰੇਸ ਯੂਨਾਈਟਡ ਚਰਚ (Grace United Church) ਅਤੇ ਹਿਸਟੋਰਿਕ ਬੋਵੇਅਰਡ ਹਾਊਸ (Historic Bovaird House) ਸਮੇਤ, ਸਾਡੇ ਭਾਈਚਾਰੇ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਦਾ ਟੂਰ ਕਰੋ। ਉਹਨਾਂ ਖੇਤਰਾਂ ਤੱਕ, ਜੋ ਜਨਤਾ ਲਈ ਰੋਜ਼ਾਨਾ ਨਹੀਂ ਖੁੱਲਦੇ ਹਨ, ਪਰਦੇ ਦੇ ਪਿੱਛੇ ਦੀ ਖਾਸ ਪਹੁੰਚ ਦੇ ਨਾਲ, ਸਾਡੇ ਭਾਈਚਾਰੇ ਵਿੱਚ ਉਹ ਥਾਵਾਂ ਦੇਖੋ, ਜੋ ਪਹਿਲਾਂ ਕਦੇ ਨਹੀਂ ਦੇਖੀਆਂ।

ਪੂਰੇ ਅਨੁਭਵ ਲਈ, [brampton.ca/doorsopen](http://brampton.ca/doorsopen) ਤੇ ਜਾਓ।

ਓਨਟੈਰੀਓ ਹੈਰੀਟੇਜ ਟ੍ਰਸਟ (Ontario Heritage Trust), ਡੋਰਸ ਓਪਨ ਓਨਟੈਰੀਓ (Doors Open Ontario) ਲਈ, ਆਪਣੀਆਂ ਸਭ ਤੋਂ ਵੱਧ ਬੇਜੋੜ ਅਤੇ ਆਕਰਸ਼ਕ ਸੱਭਿਆਚਾਰਕ ਥਾਵਾਂ ਦੇ ਡਿਜੀਟਲ ਦਰਵਾਜ਼ੇ, ਗੇਟ ਅਤੇ ਕੋਰਟਯਾਰਡ ਖੋਲ੍ਹਣ ਲਈ, ਪੂਰੇ ਓਨਟੈਰੀਓ ਦੇ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਤਾਂ ਜੋ ਤੁਸੀਂ ਇਤਿਹਾਸ ਅਤੇ ਅੰਦਰ ਦੀਆਂ ਕਹਾਣੀਆਂ ਦੀ ਪੜਚੋਲ ਕਰ ਸਕੋ।

ਹੋਰ ਜਾਣਕਾਰੀ ਲਈ, [doorsopenontario.on.ca](http://doorsopenontario.on.ca) ਤੇ ਜਾਓ।

### ਹਵਾਲੇ

“ਇਸ ਸਾਲ, ਡੋਰਸ ਓਪਨ ਪੂਰਾ ਮਹੀਨਾ ਔਨਲਾਈਨ ਪੇਸ਼ ਕੀਤਾ ਜਾਵੇਗਾ। ਇਹ ਹਰੇਕ ਨੂੰ ਬ੍ਰੈਂਪਟਨ ਵਿੱਚ ਕਈ ਬੇਜੋੜ ਦਰਵਾਜ਼ਿਆਂ ਦੇ ਪਿੱਛੇ ਦੀਆਂ ਕਹਾਣੀਆਂ ਜਾਣਨ ਦਾ ਵਿਸਤ੍ਰਿਤ ਮੌਕਾ ਦੇਵੇਗਾ। ਬ੍ਰੈਂਪਟਨ ਦਾ ਸੰਪੰਨ ਇਤਿਹਾਸ ਅਤੇ ਸੱਭਿਆਚਾਰ ਹੈ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਹੀ ਅਰਾਮ ਨਾਲ ਸਾਡੀਆਂ ਸਭ ਤੋਂ ਵੱਧ ਬੇਜੋੜ ਅਤੇ ਆਕਰਸ਼ਕ ਥਾਵਾਂ ਦੀ ਪੜਚੋਲ ਕਰੋ, ਜੋ ਪਹਿਲਾਂ ਕਦੇ ਨਹੀਂ ਦੇਖੀਆਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਡੋਰਸ ਓਪਨ ਇਸ ਸਾਲ ਥੋੜ੍ਹਾ ਅਲਗ ਲੱਗ ਸਕਦਾ ਹੈ, ਪਰੰਤੂ ਇਹ ਅਜਿਹਾ ਅਨੁਭਵ ਹੋਵੇਗਾ, ਜੋ ਪਹਿਲਾਂ ਕਦੇ ਨਹੀਂ ਹੋਇਆ। ਪੂਰਾ ਮਹੀਨਾ, ਬ੍ਰੈਂਪਟਨ ਦੀਆਂ ਕੁਝ ਸਭ ਤੋਂ ਦਿਲਚਸਪ ਥਾਵਾਂ ਦੇ ਟੂਰ, ਵੀਡੀਓ ਅਤੇ ਫੋਟੋਆਂ ਦੇ ਸਾਡੇ ਔਨਲਾਈਨ ਹਬ ਵਿਖੇ ਜਾਣਾ ਯਕੀਨੀ ਬਣਾਓ ਅਤੇ ਕਲਾਕਾਰਾਂ ਦੀਆਂ ਚਰਚਾਵਾਂ ਅਤੇ ਭੂਤ ਵਾਲੇ ਅਤੇ ਵਿਰਸੇ ਦੇ ਟੂਰ ਜ਼ਰੂਰ ਦੇਖੋ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਵਾਈਸ-ਚੇਅਰ, ਇਕੋਨੋਮਿਕ ਡੈਵਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਸਿਟੀ ਦੇ ਸਟਾਫ ਨੇ, ਇਸ ਸਾਲ ਦੇ ਡਿਜੀਟਲ ਡੋਰਸ ਓਪਨ ਬ੍ਰੈਂਪਟਨ ਕਾਰਜਕਰਮ ਲਈ ਇੱਕ ਸ਼ਾਨਦਾਰ ਔਨਲਾਈਨ ਹਬ ਤਿਆਰ ਕੀਤਾ ਹੈ। ਇਹ ਸਾਡੇ ਸ਼ਹਿਰ ਦੇ ਇਤਿਹਾਸ, ਵਿਰਸੇ ਅਤੇ ਬੇਜੋੜ ਸੱਭਿਆਚਾਰਕ ਥਾਵਾਂ ਦਾ ਜਸ਼ਨ ਮਨਾਉਣ ਲਈ ਸ਼ਮੂਲੀਅਤ ਵਾਲੇ ਵਿਜ਼ੁਅਲਾਂ ਨਾਲ ਭਰਪੂਰ ਹੈ। ਇਹ ਅਜਿਹਾ ਕਾਰਜਕਰਮ ਹੈ, ਜਿਸਨੂੰ ਤੁਸੀਂ ਛੱਡਣਾ ਨਹੀਂ ਚਾਹੋਗੇ!”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)